

ਇਸ ਨੂੰ "ਰੀਡੇ ਦਾ ਹੀਰਾ" (Jewel of the Rideau) ਆਖਦੇ ਹਨ। ਇਸ ਗਤੀਸ਼ੀਲ ਭਾਈਚਾਰੇ ਦਾ ਸਭ ਤੋਂ ਵੱਡਾ ਕੇਂਦਰ ਮੈਰਿਕਵਿੱਲ ਹੈ ਜੋ ਓਨਟਾਰੀਓ ਦੇ 19-ਵੀਂ ਸਦੀ ਦੇ ਸਭ ਤੋਂ ਜ਼ਿਆਦਾ ਚੰਗੀ ਤਰ੍ਹਾਂ ਸੰਭਾਲ ਰੱਖੇ ਗਏ ਪਿੰਡਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। "ਕਮਿਊਨਿਟੀਜ਼ ਇਨ ਬਲੂਮ" ਨੇ ਇਸ ਨੂੰ "ਕੈਨੇਡਾ ਦਾ ਸਭ ਤੋਂ ਸੋਹਣਾ ਪਿੰਡ" ਆਖਿਆ ਹੈ। ਇਸ ਵਿੱਚ 100 ਤੋਂ ਵੱਧ ਇਤਿਹਾਸਕ ਬਿਲਡਿੰਗਾਂ ਹਨ ਜਿਨ੍ਹਾਂ ਨੂੰ ਵਿਰਾਸਤ ਦੀਆਂ ਥਾਵਾਂ ਵਜੋਂ ਮਨੋਨੀਤ ਕੀਤਾ ਗਿਆ ਹੈ। ਪਾਰਕਸ ਕੈਨੇਡਾ ਦੁਆਰਾ ਪ੍ਰਬੰਧਤ ਬਲਾਕਹਾਊਸ ਮਿਊਜ਼ੀਅਮ (Blockhouse Museum) ਇੱਕ 'ਕੋਮੀ ਇਤਿਹਾਸਕ ਥਾਂ' ਅਤੇ ਰੀਡੇ ਨਹਿਰ - ਜੋ ਯੂਨੈਸਕੋ ਵੱਲੋਂ ਵਿਸ਼ਵ ਦੀ ਵਿਰਾਸਤ ਵਾਲੀ ਥਾਂ ਮੰਨੀ ਗਈ ਹੈ - ਦਾ ਇੱਕ ਹਿੱਸਾ ਹੈ।



ਮੈਰਿਕਵਿੱਲ ਦੇ ਜਾਦੂਮਈ ਡਾਉਨਟਾਉਨ ਕੇਂਦਰ ਵਿੱਚ ਬਹੁਤ ਸਾਰੀਆਂ ਵਿਲੱਖਣ ਦੁਕਾਨਾਂ, ਕਲਾਕਾਰਾਂ ਦੇ ਸਟੂਡੀਓ, ਬੂਟੀਕ ਅਤੇ ਰੈਸਟੋਰੈਂਟ ਹਨ। ਇਹਨਾਂ ਦੇ ਜਾਦੂ ਅਤੇ ਦਸਤਕਾਰਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਦੇ ਕਾਰਨ ਲੋਕ ਇਥਰ ਖਿੱਚੇ ਚਲੇ ਆਉਂਦੇ ਹਨ। ਇਸ ਭਾਈਚਾਰੇ ਵਿੱਚ ਤਕਰੀਬਨ 30 ਦਸਤਕਾਰ ਕੰਮ ਕਰਦੇ ਹਨ। ਇੱਥੇ ਕਈ ਉਤਸਵ ਵੀ ਮਨਾਏ ਜਾਂਦੇ ਹਨ, ਜਿਨ੍ਹਾਂ ਵਿੱਚ ਬਾਗਬਾਨੀ ਦੇ ਸ਼ੌਕੀਨਾਂ ਲਈ ਰੀਡੇ ਵੁਡਲੈਂਡ ਰੈਬਲ ਵੀ ਸ਼ਾਮਲ ਹੈ। ਵੋਲਫਰਡ (Wolford) ਦੇ ਕੁਦਰਤੀ ਨਜ਼ਾਰਿਆਂ ਵਿੱਚ ਡੇਰੀ ਫਾਰਮਾਂ ਦਾ ਦਬਦਬਾ ਹੈ। ਦੂਜੇ ਭਾਈਚਾਰਿਆਂ ਵਿੱਚ ਕਾਰਲੇਜ਼ ਕੋਰਨਰਜ਼ (Carleys Corners), ਈਸਟਨਜ਼ ਕੋਰਨਰਜ਼ (Eastons Corners), ਹੈਮਲੋਕ ਕੋਰਨਰਜ਼ (Hemlock Corners), ਜੈਸਪਰ (Jasper), ਸਨੋਡਨਜ਼ ਕੋਰਨਰਜ਼ (Snowdons Corners), ਵੋਲਫਰਡ ਸੈਂਟਰ (Wolford Centre) ਅਤੇ ਵੋਲਫਰਡ ਚੈਪਲ (Wolford Chapel) ਸ਼ਾਮਲ ਹਨ।

ਕੁੱਲ ਆਬਾਦੀ: 3,067 (Statistics Canada 2016 Census)

ਜਨਵਰੀ ਵਿੱਚ ਔਸਤ ਤਾਪਮਾਨ: -8 °C (27 °F)

ਜੁਲਾਈ ਵਿੱਚ ਔਸਤ ਤਾਪਮਾਨ: 26 °C (70 °F)

ਔਸਤ ਸਾਲਾਨਾ ਵਰ੍ਹਣ (ਮੀਂਹ, ਬਰਫ ਆਦਿ): 784 mm rain, 198 cm snow

ਪ੍ਰਤਿ ਵਿਅਕਤੀ ਆਮਦਨੀ: \$112,384

ਔਸਤ ਪਰਿਵਾਰਕ ਆਮਦਨੀ: \$124,641

ਬੇਰੁਜ਼ਗਾਰੀ ਦੀ ਔਸਤ ਦਰ: 5-6 %

ਹਾਈ ਸਕੂਲ ਪਾਸ ਬਾਲਗ ਵਿਅਕਤੀ: 400

ਕਾਲਜ ਜਾਂ ਯੂਨੀਵਰਸਿਟੀ ਦੀ ਡਿਗਰੀ ਵਾਲੇ ਬਾਲਗ: 1,005

2 ਬੈਡਰੂਮ ਵਾਲੇ ਅਪਾਰਟਮੈਂਟ ਦਾ ਮਹੀਨੇ ਦਾ ਔਸਤ ਕਿਰਾਇਆ: \$937

ਔਸਤ 3 ਬੈਡਰੂਮ ਵੱਖ ਬੰਗਲਾ: \$315,294



ਵਧੇਰੇ ਜਾਣਕਾਰੀ:

Doug Robertson, ਮੁੱਖ ਪ੍ਰਸ਼ਾਸਨਕ ਅਧਿਕਾਰੀ (CAO)

ਮੈਰਿਕਵਿੱਲ

P.O. Box 340, 317 Brock Street West; Merrickville, Ontario K0G 1N0 Canada

613-269-4791 / cao@merrickville-wolford.ca